

CALIFORNIA STATE-WIDE BALLOT PROPOSITION GUIDE

NOVEMBER 2022 ELECTION

ਕੈਲੀਫੋਰਨੀਆ ਬੈਲਟ ਪ੍ਰੋਪੋਜ਼ਿਸ਼ਨ ਗਾਈਡ - ਨਵੰਬਰ 2022 ਦੀਆਂ ਚੋਣਾਂ

PROPOSITION 1 - ਪ੍ਰੋਪੋਜ਼ਿਸ਼ਨ 1

Provides a state constitutional right to reproductive freedom, including the right to an abortion

ਕੈਲੀਫੋਰਨੀਆ ਵਿੱਚ ਸੰਵਿਧਾਨਿਕ ਤੌਰ ਉੱਤੇ ਗਰਭ ਸੰਬੰਧੀ ਹੱਕਾਂ, ਖਾਸ ਕਰਕੇ ਗਰਭਪਾਤ ਦੇ ਹੱਕ ਲਈ ਸੰਵਿਧਾਨਕ ਸੋਧ

YES - ਹਾਂ

A "yes" vote supports amending the State of California's constitution to guarantee an individual's reproductive freedom, which is defined to include a right to an abortion and a right to contraceptives.

ਪ੍ਰੋਪੋਜ਼ਿਸ਼ਨ 1 ਉੱਤੇ ਹਾਂ ਦੀ ਵੋਟ ਦਾ ਅਰਥ ਹੈ ਕੈਲੀਫੋਰਨੀਆ ਰਾਜ ਦੇ ਸੰਵਿਧਾਨ ਵਿੱਚ ਸੋਧ ਜਿਸ ਮੁਤਾਬਿਕ ਹਰੇਕ ਵਿਅਕਤੀ ਨੂੰ ਉਸ ਦੇ ਗਰਭ ਅਤੇ ਜਣੇਪੇ ਸੰਬੰਧੀ ਹੱਕਾਂ ਦੀ ਗਾਰੰਟੀ ਹੋਵੇਗੀ, ਖਾਸ ਕਰਕੇ ਗਰਭਪਾਤ (ਅਬੋਰਸ਼ਨ) ਕਰਵਾਉਣ ਦਾ ਹੱਕ ਅਤੇ ਗਰਭ ਨਿਰੋਧਕ ਤਰੀਕੇ ਵਰਤਣ ਜਾਂ ਨਾ ਵਰਤਣ ਦੇ ਹੱਕ। ਅਮਰੀਕਨ ਸੁਪਰੀਮ ਕੋਰਟ ਵੱਲੋਂ ਫੈਡਰਲ (ਕੇਂਦਰ) ਪੱਧਰ ਉੱਤੇ ਲੰਬੇ ਸਮੇਂ ਤੋਂ ਕਾਇਮ ਇਸ ਹੱਕ ਨੂੰ ਖਾਰਜ ਕਰਨ ਕਰਕੇ ਰਾਜ ਸਰਕਾਰ ਇਸ ਹੱਕ ਲਈ ਕੈਲੀਫੋਰਨੀਆ ਵਿੱਚ ਸੰਵਿਧਾਨਕ ਗਾਰੰਟੀ ਦੇਣਾ ਚਾਹੁੰਦੀ ਹੈ।

SUPPORTERS - ਸਮਰਥਨ ਵਿੱਚ

Governor Gavin Newsom, Senator Alex Padilla, California Medical Association, California Nurses Association, California Democratic Party
ਗਵਰਨਰ ਗੈਵਿਨ ਨੀਊਸਮ, ਸੈਨੇਟਰ ਐਲਕਸ ਪਡੀਆ, ਕੈਲੀਫੋਰਨੀਆ ਮੈਡੀਕਲ ਐਸੋਸੀਏਸ਼ਨ, ਕੈਲੀਫੋਰਨੀਆ ਨਰਸਜ਼ ਐਸੋਸੀਏਸ਼ਨ, ਕੈਲੀਫੋਰਨੀਆ ਡੈਮੋਕ੍ਰੇਟਿਕ ਪਾਰਟੀ

NO - ਨਹੀਂ

A "no" vote opposes this amendment and does not add a right to reproductive freedom in the State of California constitution.

ਪ੍ਰੋਪੋਜ਼ਿਸ਼ਨ 1 ਉੱਤੇ ਨਹੀਂ ਦੀ ਵੋਟ ਦਾ ਅਰਥ ਹੈ ਕੈਲੀਫੋਰਨੀਆ ਰਾਜ ਵਿੱਚ ਗਰਭਪਾਤ ਅਤੇ ਗਰਭ ਨਿਰੋਧਕ ਤਰੀਕੇ ਵਰਤਣ ਜਾਂ ਨਾ ਵਰਤਣ ਦਾ ਸੰਵਿਧਾਨਕ ਹੱਕ ਨਹੀਂ ਹੋਵੇਗਾ।

OPPONENTS - ਵਿਰੋਧ ਵਿੱਚ

Republican Party of California
ਕੈਲੀਫੋਰਨੀਆ ਰਿਪਬਲਿਕਨ ਪਾਰਟੀ

PROPOSITION 26 - ਪ੍ਰੋਪੋਜ਼ਿਸ਼ਨ 26

Legalizes sports betting at American Indian gaming casinos and licensed racetracks in California

ਕੈਲੀਫੋਰਨੀਆ ਵਿੱਚ ਮੂਲ ਅਮਰੀਕਨ ਵਰਗਾਂ ਹੇਠ ਚੱਲਦੇ ਕਸੀਨੋ ਅਤੇ ਮਨਜ਼ੂਰਸ਼ੁਦਾ ਰੇਸਟ੍ਰੈਕਾਂ ਵਿੱਚ ਖੇਡਾਂ ਉੱਤੇ ਸੱਟੇਬਾਜ਼ੀ ਨੂੰ ਮਨਜ਼ੂਰੀ

YES - ਹਾਂ

A "yes" vote supports (i) legalizing sports betting at American Indian gaming casinos and licensed racetracks in California; (ii) taxing profits from sports betting at racetracks at 10%; and (iii) legalizing roulette and dice games at tribal casinos.

ਪ੍ਰੋਪੋਜ਼ਿਸ਼ਨ 26 ਪਾਸ ਹੋਣ ਦੀ ਸੂਰਤ ਵਿੱਚ ਫੈਡਰਲ ਸਰਕਾਰ ਵੱਲੋਂ ਪ੍ਰਮਾਣਿਤ ਮੂਲ ਅਮਰੀਕੀ ਵਰਗਾਂ ਵੱਲੋਂ ਚਲਾਏ ਜਾ ਰਹੇ ਜੁਆਖਾਨਿਆਂ (ਕਸੀਨੋ) ਅਤੇ ਮਨਜ਼ੂਰਸ਼ੁਦਾ ਘੋੜੇ ਦੀ ਦੌੜਾਂ ਵਾਲਿਆਂ ਜਗ੍ਹਾਵਾਂ ਵਿਖੇ ਲੋਕ ਖੁਦ ਜਾ ਕੇ ਖੇਡ ਮੁਕਾਬਲਿਆਂ ਉੱਤੇ ਸੱਟਾ ਲਗਾ ਸਕਦੇ ਹਨ। ਰੇਸਟ੍ਰੈਕਾਂ ਵਿਖੇ ਸੱਟੇਬਾਜ਼ੀ ਤੋਂ ਹੋਣ ਵਾਲੇ ਮੁਨਾਫ਼ੇ ਉੱਤੇ 10 ਫੀਸਦੀ ਟੈਕਸ ਲੱਗੇਗਾ। ਇਸ ਪ੍ਰੋਪੋਜ਼ਿਸ਼ਨ ਦੇ ਪਾਸ ਹੋਣ ਨਾਲ ਰੂਲੈੱਟ ਅਤੇ ਛਿੱਕੂ ਦੀਆਂ ਖੇਡਾਂ ਨੂੰ ਵੀ ਮੂਲ ਅਮਰੀਕਨਾਂ ਵੱਲੋਂ ਚਲਾਏ ਜਾਂਦੇ ਕਸੀਨੋਆਂ ਵਿੱਚ ਮਨਜ਼ੂਰੀ ਮਿਲੇਗੀ।

SUPPORTERS - ਸਮਰਥਨ ਵਿੱਚ

Many American Indian Tribes that own Casinos
ਉਹ ਮੂਲ ਅਮਰੀਕੀ ਵਰਗ ਅਤੇ ਕਬੀਲੇ ਜੋ ਕਸੀਨੋ ਚਲਾਉਂਦੇ ਹਨ

NO - ਨਹੀਂ

A "no" vote opposes this ballot initiative and continues to prohibit sports betting in California and roulette and dice games at tribal casinos.

ਪ੍ਰੋਪੋਜ਼ਿਸ਼ਨ 26 ਉੱਤੇ ਨਹੀਂ ਦੀ ਵੋਟ ਦਾ ਮਤਲਬ ਹੈ ਕੈਲੀਫੋਰਨੀਆ ਵਿੱਚ ਖੇਡਾਂ ਉੱਤੇ ਸੱਟੇਬਾਜ਼ੀ ਅਤੇ ਕਬੀਲਿਆਂ ਅਧੀਨ ਕਸੀਨੋਆਂ ਵਿੱਚ ਰੂਲੈੱਟ ਅਤੇ ਛਿੱਕੂ ਦੀਆਂ ਖੇਡਾਂ ਉੱਤੇ ਪਾਬੰਦੀ ਜਾਰੀ ਰਹੇਗੀ।

OPPONENTS - ਵਿਰੋਧ ਵਿੱਚ

Many Corporate Gaming Casinos
ਵੱਡੇ ਕਾਰਪੋਰੇਟ ਘਰਾਣਿਆਂ ਦੇ ਅਧੀਨ ਕਸੀਨੋ

PROPOSITION 27 - ਪ੍ਰੋਪੋਜ਼ਿਸ਼ਨ 27

Legalize Sports Betting and Revenue for Homelessness Prevention Fund Initiative

ਇੰਟਰਨੈੱਟ ਰਾਹੀਂ ਖੇਡ ਮੁਕਾਬਲਿਆਂ ਉੱਤੇ ਸੱਟੇਬਾਜ਼ੀ, ਅਤੇ ਹੋਮਲੈੱਸ ਰੋਕਥਾਮ ਫੰਡ ਲਈ ਫੰਡਿੰਗ

YES - ਹਾਂ

A "yes" vote supports legalizing online and mobile sports betting for persons 21 years of age or older, establishing regulations for the mobile sports betting industry, imposing a 10% tax on sports betting revenues and licensing fees, and allocating tax revenue to an account for homelessness programs and an account for tribes not operating sports betting.

ਪ੍ਰੋਪੋਜ਼ਿਸ਼ਨ 27 ਉੱਤੇ ਹਾਂ ਦੀ ਵੋਟ ਨਾਲ 21 ਸਾਲ ਤੋਂ ਵੱਧ ਉਮਰ ਵਾਲੇ ਲੋਕਾਂ ਲਈ ਔਨਲਾਈਨ ਇੰਟਰਨੈੱਟ ਅਤੇ ਫੋਨ ਰਾਹੀਂ ਖੇਡਾਂ ਉੱਤੇ ਸੱਟਾ ਲਾਉਣ ਨੂੰ ਮਨਜ਼ੂਰੀ ਮਿਲ ਜਾਵੇਗੀ। ਇਹ ਪ੍ਰੋਪੋਜ਼ਿਸ਼ਨ ਸੱਟੇਬਾਜ਼ੀ ਲਈ ਨਵੇਂ ਨਿਯਮ ਵੀ ਲਾਗੂ ਕਰਦਾ ਹੈ, ਅਤੇ ਸੱਟੇਬਾਜ਼ੀ ਨਾਲ ਹੋਣ ਵਾਲੇ ਮੁਨਾਫ਼ੇ ਉੱਤੇ 10% ਟੈਕਸ ਲਾਉਂਦਾ ਹੈ। ਇਕੱਠਾ ਹੋਇਆ ਟੈਕਸ ਹੋਮਲੈੱਸ ਪ੍ਰੋਗਰਾਮਾਂ ਅਤੇ ਸੱਟੇਬਾਜ਼ੀ ਪ੍ਰੋਗਰਾਮ ਨਾ ਚਲਾਉਣ ਵਾਲੇ ਮੂਲ ਅਮਰੀਕੀ ਵਰਗਾਂ ਦੀ ਤਰੱਕੀ ਲਈ ਵਰਤਿਆ ਜਾਵੇਗਾ।

SUPPORTERS - ਸਮਰਥਨ ਵਿੱਚ

Many American Indian Tribes that own Casinos

ਉਹ ਮੂਲ ਅਮਰੀਕੀ ਵਰਗ ਅਤੇ ਕਬੀਲੇ ਜੋ ਕਸੀਨੋ ਚਲਾਉਂਦੇ ਹਨ

NO - ਨਹੀਂ

A "no" vote opposes this ballot initiative and continues to prohibit sports betting in California.

ਪ੍ਰੋਪੋਜ਼ਿਸ਼ਨ 27 ਉੱਤੇ ਨਹੀਂ ਦੀ ਵੋਟ ਦਾ ਮਤਲਬ ਹੈ ਕਿ ਤੁਸੀਂ ਇਸ ਪ੍ਰੋਪੋਜ਼ਿਸ਼ਨ ਦੇ ਖਿਲਾਫ ਹੋ ਅਤੇ ਕੈਲੀਫੋਰਨੀਆ ਵਿੱਚ ਖੇਡਾਂ ਉੱਤੇ ਸੱਟੇਬਾਜ਼ੀ ਉੱਤੇ ਪਾਬੰਦੀ ਜਾਰੀ ਰਹੇਗੀ।

OPPONENTS - ਵਿਰੋਧ ਵਿੱਚ

Many Corporate Gaming Casinos

ਵੱਡੇ ਕਾਰਪੋਰੇਟ ਘਰਾਣਿਆਂ ਦੇ ਅਧੀਨ ਕਸੀਨੋ

PROPOSITION 28 - ਪ੍ਰੋਪੋਜ਼ਿਸ਼ਨ 28

Art and Music K-12 Education Funding Initiative

ਕਲਾ ਅਤੇ ਸੰਗੀਤ ਦੀ ਪੜ੍ਹਾਈ ਲਈ ਫੰਡਿੰਗ

YES - ਹਾਂ

A "yes" vote supports this ballot initiative to: 1) require an annual source of funding for K-12 public schools for arts and music education equal to, at minimum, 1% of the total state and local revenues that local education agencies receive; 2) distribute a portion of the additional funding based on a local education agency's share of economically disadvantaged students; and 3) require schools with 500 or more students to use 80% of the funding for employing teachers and 20% to training and materials. ਪ੍ਰੋਪੋਜ਼ਿਸ਼ਨ 28 ਉੱਤੇ ਹਾਂ ਦੀ ਵੋਟ ਹੇਠ ਲਿਖੀਆਂ ਗੱਲਾਂ ਦੇ ਹੱਕ ਵਿੱਚ ਹੋਵੇਗੀ: (1) ਕਿੰਡਰਗਾਰਟਨ ਤੋਂ ਲੈ ਕੇ ਬਾਰੂਵੀਂ ਤੱਕ ਦੇ ਵਿੱਦਿਅਕ ਅਦਾਰਿਆਂ (ਸਕੂਲ ਅਤੇ ਸਕੂਲ ਡਿਸਟ੍ਰਿਕਟ) ਨੂੰ ਸਥਾਨਕ ਅਤੇ ਰਾਜ ਸਰਕਾਰਾਂ ਵੱਲੋਂ ਮਿਲਣ ਵਾਲੇ ਬਜਟ ਦਾ ਘੱਟੋ-ਘੱਟ 1% ਹਿੱਸਾ ਕਲਾ ਅਤੇ ਸੰਗੀਤ ਦੇ ਖੇਤਰਾਂ ਵਿੱਚ ਪੜ੍ਹਾਈ ਲਈ ਹੋਵੇਗਾ। (2) ਆਰਥਿਕ ਤੌਰ ਉੱਤੇ ਪੱਛੜੇ ਵਰਗਾਂ ਨਾਲ ਸੰਬੰਧਿਤ ਵਿਦਿਆਰਥੀਆਂ ਦੀ ਗਿਣਤੀ ਦੇ ਆਧਾਰ ਉੱਤੇ ਸਕੂਲਾਂ ਨੂੰ ਵਧੇਰੇ ਫੰਡਿੰਗ (3) 500 ਤੋਂ ਵੱਧ ਵਿਦਿਆਰਥੀਆਂ ਵਾਲੇ ਸਕੂਲਾਂ ਲਈ ਲਾਜ਼ਮੀ ਹੋਵੇਗਾ ਕਿ ਫੰਡਿੰਗ ਦਾ 80% ਹਿੱਸਾ ਅਧਿਆਪਕਾਂ ਨੂੰ ਨੌਕਰੀ ਦੇਣ ਲਈ, ਅਤੇ 20% ਹਿੱਸਾ ਸਿਖਲਾਈ ਅਤੇ ਪੜ੍ਹਾਈ ਨਾਲ ਸੰਬੰਧਿਤ ਸਮਾਂ-ਸਮੱਗਰੀ ਉੱਤੇ ਵਰਤਿਆ ਜਾਵੇ

SUPPORTERS - ਸਮਰਥਨ ਵਿੱਚ

California Teachers Association

ਕੈਲੀਫੋਰਨੀਆ ਟੀਚਰਜ਼ ਐਸੋਸੀਏਸ਼ਨ

NO - ਨਹੀਂ

A "no" vote opposes requiring an annual source of funding for K-12 public schools for arts and music education equal to, at minimum, 1% of the total state and local revenues that local education agencies receive.

ਪ੍ਰੋਪੋਜ਼ਿਸ਼ਨ 28 ਉੱਤੇ ਨਹੀਂ ਦੀ ਵੋਟ ਦਾ ਮਤਲਬ ਹੈ ਕਿ ਤੁਸੀਂ ਫੰਡਿੰਗ ਨਾਲ ਸੰਬੰਧਿਤ ਤਬਦੀਲੀਆਂ ਨਾਲ ਸਹਿਮਤ ਨਹੀਂ ਹੋ।

OPPONENTS - ਵਿਰੋਧ ਵਿੱਚ

None Listed

ਕੋਈ ਵੀ ਸੂਚੀਬੱਧ ਨਹੀਂ

PROPOSITION 29 - ਪ੍ਰੋਪੋਜ਼ਿਸ਼ਨ 29

Dialysis Clinic Requirements Initiative

ਡਾਇਲਿਸਿਸ ਕਲੀਨਿਕਾਂ ਲਈ ਨਵੇਂ ਨਿਯਮ

YES - ਹਾਂ

A "yes" vote supports this ballot initiative to require dialysis clinics to have at least one physician, nurse practitioner, or physician assistant while patients are being treated; report data on dialysis-related infections; and not discriminate against patients based on the source of payment for care.

ਪ੍ਰੋਪੋਜ਼ਿਸ਼ਨ 29 ਉੱਤੇ ਹਾਂ ਦੀ ਵੋਟ ਦਾ ਮਤਲਬ ਹੈ ਕਿ ਡਾਇਲਿਸਿਸ ਕਲੀਨਿਕ ਵਿੱਚ ਮਰੀਜ਼ਾਂ ਦਾ ਇਲਾਜ ਹੋਣ ਵੇਲੇ ਘੱਟੋ-ਘੱਟ ਇੱਕ ਡਾਕਟਰ, ਨਰਸ ਪ੍ਰੈਕਟੀਸ਼ਨਰ ਜਾਂ ਸਹਾਇਕ ਡਾਕਟਰ (ਫਿਜ਼ਿਸ਼ੀਅਨ ਅਸਿਸਟੈਂਟ) ਮੌਜੂਦ ਹੋਵੇ। ਇਸ ਤੋਂ ਇਲਾਵਾ ਇਹ ਨਿਯਮ ਵੀ ਹੋਵੇਗਾ ਕਿ ਡਾਇਲਿਸਿਸ ਕਲੀਨਿਕ ਮਰੀਜ਼ਾਂ ਨੂੰ ਹੋਈ ਇਨਫੈਕਸ਼ਨ ਸੰਬੰਧੀ ਜਾਣਕਾਰੀ ਕੈਲੀਫੋਰਨੀਆ ਰਾਜ ਨੂੰ ਦੇਵੇ, ਅਤੇ ਇੰਸ਼ੂਰੈਂਸ ਜਾਂ ਅਦਾਇਗੀ ਦੀ ਕਿਸਮ ਦੇ ਆਧਾਰ ਉੱਤੇ ਕਿਸੇ ਵੀ ਮਰੀਜ਼ ਦੇ ਇਲਾਜ ਵਿੱਚ ਵਿਤਕਰਾ ਨਾ ਕਰੇ।

SUPPORTERS - ਸਮਰਥਨ ਵਿੱਚ

SEIU-UHW Labor Union

ਕੈਲੀਫੋਰਨੀਆ ਡੈਮੋਕ੍ਰੈਟਿਕ ਪਾਰਟੀ, ਯੂਨਾਈਟਡ ਹੈਲਥਕੇਅਰ ਵਰਕਰ ਲੇਬਰ ਯੂਨੀਅਨ

NO - ਨਹੀਂ

A "no" vote opposes this ballot initiative and allows dialysis clinics to remain as they currently are.

ਪ੍ਰੋਪੋਜ਼ਿਸ਼ਨ 29 ਉੱਤੇ ਨਹੀਂ ਦੀ ਵੋਟ ਦਾ ਮਤਲਬ ਹੈ ਕਿ ਡਾਇਲਿਸਿਸ ਕਲੀਨਿਕ ਜਿਵੇਂ ਹੁਣ ਕੰਮ ਕਰ ਰਹੇ ਹਨ, ਉਸੇ ਤਰ੍ਹਾਂ ਚੱਲਦੇ ਰਹਿਣਗੇ।

OPPONENTS - ਵਿਰੋਧ ਵਿੱਚ

Republican Party of California

California Chamber of Commerce

ਕੈਲੀਫੋਰਨੀਆ ਰਿਪਬਲਿਕਨ ਪਾਰਟੀ

ਡਾਇਲਿਸਿਸ ਕਲੀਨਿਕ ਚਲਾਉਣ ਵਾਲੀਆਂ ਕੰਪਨੀਆਂ

PROPOSITION 30 - ਪ੍ਰੋਪੋਜ਼ਿਸ਼ਨ 30

Tax on Income Above \$2 Million for Zero-Emissions Vehicles and Wildfire Prevention Initiative

ਜੰਗਲੀ ਅੱਗਾਂ ਦੀ ਰੋਕਥਾਮ ਅਤੇ ਧੂੰਆਂ ਨਾ ਕੱਢਣ ਵਾਲੇ ਵਾਹਨਾਂ ਤੇ ਉਨ੍ਹਾਂ ਨਾਲ ਸੰਬੰਧਿਤ ਬੁਨਿਆਦੀ ਢਾਂਚੇ ਲਈ 2 ਮਿਲੀਅਨ ਡਾਲਰ ਤੋਂ ਵੱਧ ਆਮਦਨ ਉੱਤੇ ਟੈਕਸ ਵਿੱਚ 1.75% ਵਾਧਾ

YES - ਹਾਂ

A "yes" vote supports increasing the tax on personal income above \$2 million by 1.75% and dedicating the revenue to zero-emission vehicle subsidies; zero-emission vehicle infrastructure, such as electric vehicle charging stations; and wildfire suppression and prevention programs.

ਪ੍ਰੋਪੋਜ਼ਿਸ਼ਨ 30 ਉੱਤੇ ਹਾਂ ਦੀ ਵੋਟ ਦਾ ਮਤਲਬ ਹੈ ਕਿ ਜੰਗਲੀ ਅੱਗਾਂ ਦੀ ਰੋਕਥਾਮ, ਧੂੰਆਂ ਨਾ ਕੱਢਣ ਵਾਲੇ ਵਾਹਨਾਂ ਲਈ, ਅਤੇ ਉਨ੍ਹਾਂ ਨਾਲ ਸੰਬੰਧਿਤ ਬੁਨਿਆਦੀ ਢਾਂਚੇ (ਜਿਵੇਂ ਕਿ ਇਲੈਕਟ੍ਰਿਕ ਗੱਡੀਆਂ ਅਤੇ ਉਨ੍ਹਾਂ ਦੇ ਚਾਰਜਰ ਸਟੇਸ਼ਨ) ਨੂੰ ਸਥਾਪਿਤ ਕਰਨ ਸੰਬੰਧੀ ਸਬਸਿਡੀ ਲਈ 2 ਮਿਲੀਅਨ ਡਾਲਰ ਤੋਂ ਵੱਧ ਕਮਾਉਣ ਵਾਲੇ ਵਿਅਕਤੀਆਂ ਦੇ ਟੈਕਸ ਵਿੱਚ 1.75% ਵਾਧਾ।

SUPPORTERS - ਸਮਰਥਨ ਵਿੱਚ

California Democratic Party, Lyft,

Representative Ro Khanna

ਕੈਲੀਫੋਰਨੀਆ ਡੈਮੋਕ੍ਰੈਟਿਕ ਪਾਰਟੀ, ਲਿਫਟ, ਰੈਪ੍ਰੀਜ਼ੇਂਟੇਟਿਵ ਰੋ ਖੰਨਾ

NO - ਨਹੀਂ

A "no" vote opposes this ballot initiative and does not increase taxes on those with personal income above \$2 million.

ਪ੍ਰੋਪੋਜ਼ਿਸ਼ਨ 30 ਉੱਤੇ ਨਹੀਂ ਦੀ ਵੋਟ ਨਾਲ 2 ਮਿਲੀਅਨ ਡਾਲਰ ਤੋਂ ਵੱਧ ਕਮਾਉਣ ਵਾਲੇ ਵਿਅਕਤੀਆਂ ਉੱਤੇ ਟੈਕਸ ਨਹੀਂ ਵਧੇਗਾ।

OPPONENTS - ਵਿਰੋਧ ਵਿੱਚ

Governor Gavin Newsom

Republican Party of California

ਕੈਲੀਫੋਰਨੀਆ ਰਿਪਬਲਿਕਨ ਪਾਰਟੀ

ਗਵਰਨਰ ਗੈਵਿਨ ਨੀਊਸਮ

PROPOSITION 31 - ਪ੍ਰੋਪੋਜ਼ਿਸ਼ਨ 31

Flavored Tobacco Products Ban Referendum

ਸੁਆਦ ਵਾਲੇ ਤੰਬਾਕੂ ਉੱਤੇ ਪਾਬੰਦੀ

YES - ਹਾਂ

A "yes" vote is to uphold the ban on the sale of flavored tobacco products.

ਪ੍ਰੋਪੋਜ਼ਿਸ਼ਨ 31 ਉੱਤੇ ਹਾਂ ਦੀ ਵੋਟ ਪਾਉਣ ਨਾਲ ਕੈਲੀਫੋਰਨੀਆ ਵੱਲੋਂ 2020 ਵਿੱਚ ਸੁਆਦ ਵਾਲੇ ਤੰਬਾਕੂ ਉੱਤੇ ਰੋਕ ਲਾਉਣ ਲਈ ਪਾਸ ਕੀਤਾ ਕਾਨੂੰਨ ਕਾਇਮ ਰਹੇਗਾ।

SUPPORTERS - ਸਮਰਥਨ ਵਿੱਚ

Governor Gavin Newsom
California Teachers Association
ਗਵਰਨਰ ਗੈਵਿਨ ਨੀਊਸਮ
ਕੈਲੀਫੋਰਨੀਆ ਟੀਚਰਜ਼ ਐਸੋਸੀਏਸ਼ਨ

NO - ਨਹੀਂ

A "no" vote is to repeal the ban and keep the sale of flavored tobacco legal in the state of California.

ਪ੍ਰੋਪੋਜ਼ਿਸ਼ਨ 31 ਉੱਤੇ ਨਹੀਂ ਦੀ ਵੋਟ ਪਾਉਣ ਨਾਲ ਕੈਲੀਫੋਰਨੀਆ ਵੱਲੋਂ ਸੁਆਦ ਵਾਲੇ ਤੰਬਾਕੂ ਉੱਤੇ ਲਗਾਈ ਪਾਬੰਦੀ ਹੱਟ ਜਾਵੇਗੀ।

OPPONENTS - ਵਿਰੋਧ ਵਿੱਚ

Republican Party of California
R.J. Reynolds Tobacco Company
ਕੈਲੀਫੋਰਨੀਆ ਰਿਪਬਲਿਕਨ ਪਾਰਟੀ
ਤੰਬਾਕੂ ਅਤੇ ਸਿਗਰਟ ਕੰਪਨੀਆਂ

MEASURE L - SACRAMENTO

ਮੈਜ਼ਰ L (ਸੈਕਰਾਮੈਂਟੋ)

Creates New Sacramento Children's Fund

ਸੈਕਰਾਮੈਂਟੋ ਚਿਲਡਰਨ ਫੰਡ ਦੀ ਸਥਾਪਨਾ

YES - ਹਾਂ

Measure L would establish a Sacramento Children's Fund to support youth development and youth violence prevention programs for children and youth less than 25 years old.

ਮੈਜ਼ਰ L ਉੱਤੇ ਹਾਂ ਦੀ ਵੋਟ ਦਾ ਮਤਲਬ ਹੈ ਸੈਕਰਾਮੈਂਟੋ ਚਿਲਡਰਨ ਫੰਡ ਦੀ ਸਥਾਪਨਾ ਨੂੰ ਮਨਜ਼ੂਰੀ। ਇਹ ਫੰਡ 25 ਸਾਲ ਤੋਂ ਛੋਟੇ ਉਮਰ ਦੇ ਨੌਜਵਾਨਾਂ ਅਤੇ ਬੱਚਿਆਂ ਨੂੰ ਗਲਤ ਆਦਤਾਂ ਅਤੇ ਸੰਗਤ ਤੋਂ ਦੂਰ ਰੱਖਣ ਲਈ ਉਨ੍ਹਾਂ ਨੂੰ ਸੇਧ ਦੇਣ ਵਾਲੀਆਂ ਸੇਵਾਵਾਂ ਲਈ ਵਰਤਿਆ ਜਾਵੇਗਾ।

SUPPORTERS - ਸਮਰਥਨ ਵਿੱਚ

JAKARA MOVEMENT
SacKidsFirst
Mayor Darrell Steinberg
ਜੈਕਾਰਾ ਮੂਵਮੈਂਟ
ਸੈਕਿਡਜ਼ਫਰਸਟ ਸੰਸਥਾ
ਮੇਅਰ ਡੈਰਲ ਸਟਾਈਨਬਰਗ

NO - ਨਹੀਂ

A "no" vote would not create a Sacramento Children's Fund to support positive youth development and youth violence prevention programs for children and youth less than 25 years old.

ਮੈਜ਼ਰ L ਉੱਤੇ ਨਹੀਂ ਦੀ ਵੋਟ ਦਾ ਅਰਥ ਹੈ ਕਿ ਤੁਸੀਂ ਸੈਕਰਾਮੈਂਟੋ ਚਿਲਡਰਨ ਫੰਡ ਦੀ ਸਥਾਪਨਾ ਦੇ ਹੱਕ ਵਿੱਚ ਨਹੀਂ ਹੋ।

OPPONENTS - ਵਿਰੋਧ ਵਿੱਚ

Sacramento City
Councilmember - Jeff Harris
ਜੈਫ ਹੈਰਿਸ, ਸੈਕਰਾਮੈਂਟੋ ਸਿਟੀ ਕੌਂਸਲਮੈਂਬਰ